

 Print Page

Sri Guru Granth Sahib

Displaying 1244 of

ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥

Baedh Vapaaree Giaan Raas Karamee Palai Hoe ||

The Vedas are only merchants; spiritual wisdom is the capital; by His Grace, it is received.

ਸਾਰੰਗ ਵਾਰ (ਮਃ ੪) (੧੬) ਸ਼. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧

Raag Sarang Guru Nanak Dev

ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥

Naanak Raasee Baaharaa Ladh N Chaliaa Koe ||2||

O Nanak, without capital, no one has ever departed with profit. ||2||

ਸਾਰੰਗ ਵਾਰ (ਮਃ ੪) (੧੬) ਸ਼. (੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧

Raag Sarang Guru Nanak Dev

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪

ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥

Ninm Birakh Bahu Sancheeai Anmrith Ras Paaeiaa ||

You can water a bitter neem tree with ambrosial nectar.

ਸਾਰੰਗ ਵਾਰ (ਮਃ ੪) (੧੬):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੨

Raag Sarang Guru Nanak Dev

ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥

Biseear Manthr Visaaheeai Bahu Dhoodhh Peeaaeiaa ||

You can feed a venomous snake lots of milk.

ਸਾਰੰਗ ਵਾਰ (ਮਃ ੪) (੧੬):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੨

Raag Sarang Guru Nanak Dev

ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥

Manamukh Abhinn N Bhijee Pathhar Naavaaeiaa ||

The self-willed manmukh is resistant; he cannot be softened. You might as well water a stone.

ਸਾਰੰਗ ਵਾਰ (ਮਃ ੪) (੧੬):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੩

Raag Sarang Guru Nanak Dev

ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ ॥

Bikh Mehi Anmrith Sincheeai Bikh Kaa Fal Paaeiaa ||

Irrigating a poisonous plant with ambrosial nectar, only poisonous fruit is obtained.

ਸਾਰੰਗ ਵਾਰ (ਮਃ ੪) (੧੬):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੩

Raag Sarang Guru Nanak Dev

ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥

Naanak Sangath Mael Har Sabh Bikh Lehi Jaaeiaa ||16||

O Lord, please unite Nanak with the Sangat, the Holy Congregation, so that he may be rid of all poison.

||16||

ਸਾਰੰਗ ਵਾਰ (ਮਃ ੪) (੧੬):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੪

Raag Sarang Guru Nanak Dev

ਸਲੋਕ ਮਃ ੧ ॥

Salok Ma 1 ||

Shalok, First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੪

ਮਰਣਿ ਨ ਮੂਰਤੁ ਪੁਛਿਆ ਪੁਛੀ ਬਿਤਿ ਨ ਵਾਰੁ ॥

Maran N Moorath Pushhiaa Pushhee Thhith N Vaar ||

Death does not ask the time; it does not ask the date or the day of the week.

ਸਾਰੰਗ ਵਾਰ (ਮਃ ੪) (੧੭) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੪

Raag Sarang Guru Nanak Dev

ਇਕਨੀ ਲਦਿਆ ਇਕਿ ਲਦਿ ਚਲੇ ਇਕਨੀ ਬਧੇ ਭਾਰ ॥

Eikanhee Ladhiaa Eik Ladh Chalaee Eikanhee Badhhae Bhaar ||

Some have packed up, and some who have packed up have gone.

ਸਾਰੰਗ ਵਾਰ (ਮਃ ੪) (੧੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੫

Raag Sarang Guru Nanak Dev

ਇਕਨਾ ਹੋਈ ਸਾਖਤੀ ਇਕਨਾ ਹੋਈ ਸਾਰ ॥

Eikanhaa Hoeee Saakhathee Eikanhaa Hoeee Saar ||

Some are severely punished, and some are taken care of.

ਸਾਰੰਗ ਵਾਰ (ਮਃ ੪) (੧੭) ਸ਼. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੫

Raag Sarang Guru Nanak Dev

ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥

Lasakar Sanai Dhamaamiaa Shhuttae Bank Dhuaar ||

They must leave their armies and drums, and their beautiful mansions.

ਸਾਰੰਗ ਵਾਰ (ਮਃ ੪) (੧੭) ਸ਼. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੬

Raag Sarang Guru Nanak Dev

ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥

Naanak Dtaeree Shhaar Kee Bhee Fir Hoe Shhaar ||1||

O Nanak, the pile of dust is once again reduced to dust. ||1||

ਸਾਰੰਗ ਵਾਰ (ਮਃ ੪) (੧੭) ਸ਼. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੬

Raag Sarang Guru Nanak Dev

ਮਃ ੧ ॥

Ma 1 ||

First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੪

ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥

Naanak Dtaeree Dtehi Pee Mittee Sandhaa Kott ||

O Nanak, the pile shall fall apart; the fortress of the body is made of dust.

ਸਾਰੰਗ ਵਾਰ (ਮਃ ੪) (੧੭) ਸ਼. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੭

Raag Sarang Guru Nanak Dev

ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥

Bheethar Chor Behaaliala Khott Vae Jeeaa Khott ||2||

The thief has settled within you; O soul, your life is false. ||2||

ਸਾਰੰਗ ਵਾਰ (ਮਃ ੪) (੧੭) ਸ਼. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੭

Raag Sarang Guru Nanak Dev

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪

ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥

Jin Andhar Nindhāa Dhusatt Hai Nak Vadtae Nak Vadtaaeiaa ॥

Those who are filled with vicious slander, shall have their noses cut, and be shamed.

ਸਾਰੰਗ ਵਾਰ (ਮਃ ੪) (੧੭):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੮

Raag Sarang Guru Nanak Dev

ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥

Mehaa Karoop Dhukheeeae Sadhaa Kaalae Muh Maaeiaa ॥

They are totally ugly, and always in pain. Their faces are blackened by Maya.

ਸਾਰੰਗ ਵਾਰ (ਮਃ ੪) (੧੭):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੮

Raag Sarang Guru Nanak Dev

ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥

Bhalakae Outh Nith Par Dharab Hirehi Har Naam Churaaeiaa ॥

They rise early in the morning, to cheat and steal from others; they hide from the Lord's Name.

ਸਾਰੰਗ ਵਾਰ (ਮਃ ੪) (੧੭):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੯

Raag Sarang Guru Nanak Dev

ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥

Har Jeeo Thin Kee Sangath Math Karahu Rakh Laehu Har Raaeiaa ॥

O Dear Lord, let me not even associate with them; save me from them, O my Sovereign Lord King.

ਸਾਰੰਗ ਵਾਰ (ਮਃ ੪) (੧੭):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੯

Raag Sarang Guru Nanak Dev

ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥

Naanak Paeiai Kirath Kamaavadae Manamukh Dhukh Paaeiaa ॥17॥

O Nanak, the self-willed manmukhs act according to their past deeds, producing nothing but pain. ॥17॥

ਸਾਰੰਗ ਵਾਰ (ਮਃ ੪) (੧੭):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੦

Raag Sarang Guru Nanak Dev

ਸਲੋਕ ਮਃ ੪ ॥

Salok Ma 4 ॥

Shalok, Fourth Mehl:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪

ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥

Sabh Koe Hai Khasam Kaa Khasamahu Sabh Ko Hoe ॥

Everyone belongs to our Lord and Master. Everyone came from Him.

ਸਾਰੰਗ ਵਾਰ (ਮਃ ੪) (੧੮) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੧

Raag Sarang Guru Ram Das

ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥

Hukam Pashhaanai Khasam Kaa Thaa Sach Paavai Koe ||

Only by realizing the Hukam of His Command, is Truth obtained.

ਸਾਰੰਗ ਵਾਰ (ਮਃ ੪) (੧੮) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੧

Raag Sarang Guru Ram Das

ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥

Guramukh Aap Pashhaaneeai Buraa N Dheesai Koe ||

The Gurmukh realizes his own self; no one appears evil to him.

ਸਾਰੰਗ ਵਾਰ (ਮਃ ੪) (੧੮) ਸ. (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੧

Raag Sarang Guru Ram Das

ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥

Naanak Guramukh Naam Dhhiaaeeai Sehila Aaeiaa Soe ||1||

O Nanak, the Gurmukh meditates on the Naam, the Name of the Lord. Fruitful is his coming into the world.

||1||

ਸਾਰੰਗ ਵਾਰ (ਮਃ ੪) (੧੮) ਸ. (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੨

Raag Sarang Guru Ram Das

ਮਃ ੪ ॥

Ma 4 ||

Fourth Mehl:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪

ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥

Sabhanaa Dhaathaa Aap Hai Aapae Maelanehaar ||

He Himself is the Giver of all; He unites all with Himself.

ਸਾਰੰਗ ਵਾਰ (ਮਃ ੪) (੧੮) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੩

Raag Sarang Guru Ram Das

ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥

Naanak Sabadh Milae N Vishhurrehi Jinaa Saeviaa Har Dhaathaar ||2||

O Nanak, they are united with the Word of the Shabad; serving the Lord, the Great Giver, they shall never be separated from Him again. ||2||

ਸਾਰੰਗ ਵਾਰ (ਮਃ ੪) (੧੮) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੩

Raag Sarang Guru Ram Das

ਪਉੜੀ ॥

Pourree ॥

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪

ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥

Guramukh Hiradhai Saanth Hai Nao Ougav Aaeiaa ॥

Peace and tranquility fill the heart of the Gurmukh; the Name wells up within them.

ਸਾਰੰਗ ਵਾਰ (ਮਃ ੪) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੪

Raag Sarang Guru Ram Das

ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥

Jap Thap Theerathh Sanjam Karae Maerae Prabh Bhaaeiaa ॥

Chanting and meditation, penance and self-discipline, and bathing at sacred shrines of pilgrimage - the merits of these come by pleasing my God.

ਸਾਰੰਗ ਵਾਰ (ਮਃ ੪) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੪

Raag Sarang Guru Ram Das

ਹਿਰਦਾ ਸੁਧੁ ਹਰਿ ਸੇਵਦੇ ਸੋਹਿ ਗੁਣ ਗਾਇਆ ॥

Hiradhaa Sudhh Har Saevadhae Sohehi Gun Gaaeiaa ॥

So serve the Lord with a pure heart; singing His Glorious Praises, you shall be embellished and exalted.

ਸਾਰੰਗ ਵਾਰ (ਮਃ ੪) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੫

Raag Sarang Guru Ram Das

ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥

Maerae Har Jeeo Eaevai Bhaavadhaa Guramukh Tharaaeiaa ॥

My Dear Lord is pleased by this; he carries the Gurmukh across.

ਸਾਰੰਗ ਵਾਰ (ਮਃ ੪) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੫

Raag Sarang Guru Ram Das

ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥

Nanak Guramukh Maelian Har Dhar Sohaaeiaa ॥18॥

O Nanak, the Gurmukh is merged with the Lord; he is embellished in His Court. ॥18॥

ਸਾਰੰਗ ਵਾਰ (ਮਃ ੪) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੪ ਪੰ. ੧੬

Raag Sarang Guru Ram Das

ਸਲੋਕ ਮਃ ੧ ॥

Salok Ma 1 ॥

Shalok, First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੪

ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥

Dhhanavanthaa Eiv Hee Kehai Avaree Dhhan Ko Jaao ॥

Thus speaks the wealthy man: I should go and get more wealth.

ਸਾਰੰਗ ਵਾਰ (ਮਃ ੪) (੧੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੬

Raag Sarang Guru Nanak Dev

ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥

Naanak Niradhhhan Thith Dhin Jith Dhin Visarai Naao ॥1॥

Nanak becomes poor on that day when he forgets the Lord's Name. ॥1॥

ਸਾਰੰਗ ਵਾਰ (ਮਃ ੪) (੧੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੭

Raag Sarang Guru Nanak Dev

ਮਃ ੧ ॥

Ma 1 ॥

First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੪

ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥

Sooraj Charrai Vijog Sabhasai Ghattai Aarajaa ॥

The sun rises and sets, and the lives of all run out.

ਸਾਰੰਗ ਵਾਰ (ਮਃ ੪) (੧੯) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੭

Raag Sarang Guru Nanak Dev

ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥

Than Man Rathaa Bhog Koe Haarai Ko Jinai ॥

The mind and body experience pleasures; one loses, and another wins.

ਸਾਰੰਗ ਵਾਰ (ਮਃ ੪) (੧੯) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੮

Raag Sarang Guru Nanak Dev

ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮੀਐ ॥

Sabh Ko Bhariaa Fook Aakhan Kehan N Thhanmheeai ॥

Everyone is puffed up with pride; even after they are spoken to, they do not stop.

ਸਾਰੰਗ ਵਾਰ (ਮਃ ੪) (੧੯) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੮

Raag Sarang Guru Nanak Dev

ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥

Naanak Vaekhai Aap Fook Kadtaaeae Dtehi Pavai ||2||

O Nanak, the Lord Himself sees all; when He takes the air out of the balloon, the body falls. ||2||

ਸਾਰੰਗ ਵਾਰ (ਮਃ ੪) (੧੯) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੯

Raag Sarang Guru Nanak Dev

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੪

ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥

Sathasangath Naam Nidhhaan Hai Jithhahu Har Paaeiaa ||

The treasure of the Name is in the Sat Sangat, the True Congregation. There, the Lord is found.

ਸਾਰੰਗ ਵਾਰ (ਮਃ ੪) (੧੯):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੪ ਪੰ. ੧੯

Raag Sarang Guru Nanak Dev